

tangan dengan ponsel Anda. Setelah disandingkan, layar jam tangan Anda akan memandu Anda melewati prosedur pengantaran.

Kunjungi **www.michaelkors.com/access/support** untuk informasi tambahan.

Apple dan logo Apple adalah merek dagang dari Apple Inc., terdaftar di AS dan negara-negara lain. App Store adalah merek layanan dari Apple Inc. Wear OS by Google dan Google Play adalah merek dagang dari Google LLC.

**PELACAKAN DETAK JANTUNG**
**PENGGUNAAN SEHARI-HARI:** Kenakan tali di atas tulang pergelangan tangan Anda dengan jam tangan menempel rata di atas kulit Anda.
**LATIHAN:** Kencangkan tali dan pindahkan jam tangan lebih tinggi pada pergelangan tangan Anda. Kendurkan bila sudah selesai.

**ステップ 1:充電**
ウォッチを充電器に接続してください。ウォッチの充電が完了したら、ボタンを押して電源をオンにしてください。

警告：時計への損傷を避けるため、同梱の充電器のみご使用ください。USBハブ、USBスプリッター、USB Yケーブル、電池パックやその他の周辺機器を充電に使用しないでください。

**ステップ 2:開始**
スマートフォンで、App StoreまたはGoogle Play™ストアからWear OS by Google™アプリをダウンロードしてください。

携帯のWear OS by Google™アプリを開き、画面の指示に従ってウォッチと携帯をペアリングします。ペアリングが完了したら、ウォッチの画面にセットアップの案内が表示されます。

詳細は **www.michaelkors.com/access/support** をご覧ください。

AppleおよびAppleロゴは、米国およびその他の国におけるApple Inc.の登録商標です。App StoreはApple Inc.のサービスマークです。Wear OS by GoogleおよびGoogle PlayはGoogle LLCの商標です。

心拍数トラッキング
日常：ストラップを手根骨（手首の関節の骨）の上に着し、ウォッチが肌に平らに当たるようにしてください。
運動時：ストラップをしっかり締め、ウォッチが手首の高い位置に来るようにしてください。完了したら緩めます。

**第1歩：充電**
將手表连接到充电器。手表充电完成后，按下按钮将其开启。

警告：为了避免损害您的手表，请使用原装充电器。
不要使用USB集线器、USB分配器、USB y-cabl多功能数据线、电池组或其他外接设备充电。

**第2歩：开始**
从App Store™ 或Google Play™ 商店下载Wear OS by Google™ 应用程序到手机中。

폰 Wear OS by Google™을 언 후, 시계와 폰 페어링 절차를 따라주세요. 페어링이 되면, 시계 화면 설정 절차를 따라주세요.

보다 자세한 정보를 원하시면 **www.michaelkors.com/access/support** 를 방문하십시오.

Apple과 Apple 로고는 미국 및 기타 국가에서 등록된 특허된 Apple Inc.의 상표입니다. App Store는 Apple Inc의 서비스 마크입니다. Wear OS by Google 및 Google Pay Google LLC의 상표입니다.

심박 수 추적
매일 사용: 시계가 피부에 밀착되도록 팔목 뼈 위에 시계 줄을 착용하세요.
운동: 줄을 단단하게 고정한 다음 시계를 팔목 위 부분으로 올려주세요. 완료 되면 살짝 풀어 주세요.

**ขั้นตอนที่ 1: ชาร์จ**
เชื่อมต่อสายชาร์จของคุณไปยังตัวชาร์จ เมื่อหน้าจอของคุณสว่างอยู่ กดปุ่มเพื่อเปิดมัน

**คำเตือน:** เพื่อหลีกเลี่ยงความเสียหายต่อนาฬิกาของคุณ โปรดใช้ตัวชาร์จที่รวมมาด้วยเท่านั้น
不要使用USB集线器、USB分配器、USB y-cable多功能线、电池组或其他週邊装置充电。

**第2步：开始**
從App Store™ 或Google Play™ 商店下載Wear OS by Google™ 應用程式到手機中。

在您的手機上打開Wear OS by Google™應用程式，遵照提示將手錶與您的手機配對。配對完成後，您的手錶螢幕將引導您完成設定程序。

**ขั้นตอนที่ 2: เริ่มต้น**
บนโทรศัพท์ของคุณ ดาวน์โหลด Wear OS by Google™ จาก App Store™ หรือ Google Play™ Store

**เตือน:** เพื่อหลีกเลี่ยงความเสียหายต่อนาฬิกาของคุณแล้ว ทำตามคำแนะนำเพื่อป้องกันความเสียหายของนาฬิกาของคุณ เมื่อจับแล้ว ทำตามนาฬิกาของคุณจะนำทางคุณไปตามขั้นตอนการตั้งค่า

เยี่ยมชม **www.michaelkors.com/access/support** สำหรับข้อมูลเพิ่มเติม

Apple และโลโก้ Apple เป็นเครื่องหมายการค้าของ Apple Inc. ซึ่งจดทะเบียนในสหรัฐอเมริกา และประเทศอื่น ๆ App Store เป็นเครื่องหมายการค้าของ Apple Inc. Wear OS by GoogleและGoogle Play ๆ เป็นเครื่องหมายการค้าของ Google LLC.

การติดตามอัตราการเต้นของหัวใจ
การใช้งานประจำวัน: รัดสายเหนือกระดูกมือของคุณโดยให้แนวการบิดกับผิวหนังนิ้วของคุณ
การออกกำลังกาย: รัดสายให้แน่นและขยับนาฬิกาให้สูงขึ้นบนข้อมือของคุณ ปรับให้หลวมเมื่อใช้เสร็จแล้ว

**ШАГ 1:ЗАРЯДКА И ВКЛЮЧЕНИЕ**
Подсодвините часы к зарядному устройству.После того как часы зарядятся, нажмите кнопку, чтобы включить их.

**ШАГ 2:СТАРЖЕНИЕ А ПÁРОВÁНИЕ**
Стáhníte si do telefonu aplikaci Wear OS by Google™ z obchodu App Store™ nebo Google Play™.
Spusťte v telefónu aplikáciu Wear OS by Google™ a postupujte podľa pokynů pro spárování hodinek pomocí připojení Bluetooth™.Po spárování vás obrazovka hodinek provede nastavením.

**ШАГ 1:ЗАРЯДКА И ВКЛЮЧЕНИЕ**
Подсодвините часы к зарядному устройству.После того как часы зарядятся, нажмите кнопку, чтобы включить их.

**ПРЕДУПРЕЖДЕНИЕ:**Во избежание повреждения часов используйте только зарядное устройство, поставляемое в комплекте.

SLEDOVÁNÍ TEPOVÉ FREKVENCE
DENNÍ POUŽÍVÁNÍ: Noste pásek na zápěstní kosti s hodinkami rovně proti pokožce.
CVIČENÍ: Pásek utáhněte a hodinky posuňte na zápěstí nahoru. Po dokončení uvolněte.

**ШАГ 2:ЗАГРУЗКА И СОПРЯЖЕНИЕ**
Загрузите на смартфон приложение Wear OS by Google™ из App Store™ или Google Play™.

Откройте приложение Wear OS by Google™ на смартфоне и следуйте подсказкам по сопряжению часов по каналу Bluetooth™.По окончании сопряжения следуйте указаниям на экране часов для выполнения процедуры настройки.

**CẢNH BÁO:** Để tránh làm hỏng đồng hồ, chỉ sử dụng dây để kèm.

Không dùng cổng USB, bộ chia USB, cáp USB chữ y, bộ pin hoặc thiết bị ngoại vi khác để sạc.

**BƯỚC 2: TÀI VỆ VÀ KẾT NỐI**
Trên điện thoại, hãy tải về ứng dụng Wear OS by Google™ từ App StoreSM hoặc Google Play™ Store.

Mở ứng dụng Wear OS by Google™ trên điện thoại và làm theo gợi ý để kết nối đồng hồ của bạn sử dụng qua Bluetooth™. Khi đã kết nối, màn hình đồng hồ của bạn sẽ hướng dẫn bạn cụ thể các quy trình cài đặt.

Hãy ghé thăm **www.michaelkors.com/access/support** để biết thêm thông tin.

Apple và logo của Apple là những nhãn hiệu của Tập đoàn Apple được đăng ký ở Hoa Kỳ và các quốc gia khác. App Store là một nhãn hiệu dịch vụ của Tập đoàn Apple. Wear OS by Google và Google Play là những nhãn hiệu của Tập đoàn Google LLC.

THEO DÕI NHỊP TIM
SỬ DỤNG HÀNG NGÀY: Đeo dây đồng hồ phía trên xương cổ tay với mặt dây đồng hồ áp vào da.
TẮP THỀ ĐỤC: Thắt chặt dây đồng hồ và đưa đồng hồ cao hơn cổ tay bạn. Nới lỏng khi hoàn thành.

**1. LÉPÉS: TÖLTÉS ÉS BEKAPCSOLÁS**
Csatlakoztassa óráját a töltőhöz. Ha az órája fel van töltve, nyomja meg a gombot a bekapcsoláshoz.
FIGYELMEZTETÉS: az óra károsodásának elkerüléséhez kizárólag az órához tartozó töltőt használja.

A töltéshez ne használjon USB-hubot, USB-elosztót, USB y-kábelt, akkumulátorcsomagot vagy egyéb perifériás eszközt.

**2. LÉPÉS: LETÖLTÉS ÉS PÁROSÍTÁS**
Töltse le telefonjára a Wear OS by Google™ alkalmazást az App Store™ áruházból vagy a Google Play™ Store áruházból.

Nyissa meg a Wear OS by Google™ alkalmazást a telefonján és az óra Bluetooth™ kapcsolaton keresztül való párosításához kövesse az utasításokat.

**Il tuo smartwatch è dotato di una fibbia aggiuntiva?**
Acquista un nuovo cinturino e colloca la fibbia in omaggio seguendo le istruzioni di seguito:

**O seu smartwatch veio com uma fivela adicional?**
Compre uma correia nova e coloque a fivela adicional conforme as instruções abaixo:

**¿Su reloj incluye una hebilla adicional?**
Adquiera una nueva correa y ajústela a la hebilla adicional según las siguientes instrucciones:

**Czy razem ze swoim smartwatchem dostałeś dodatkową klamrę?**
Kup nowy pasek i załóż na niego dodatkową klamrę według poniższych instrukcji:

**Akullí saatiniz ek bir tokayla mı geldi?**
Yeni bir kays satın alın ve hediye tokayı aşağıdaki talimatlara göre ilistirin:

**هل ساعتك الذكية مزودة بسوار إضافي؟**
اشتر سوار جديد وأرفقه في التسكيب باتجاه الإحداثيات التالية:

**Did your smartwatch come with an additional buckle?**
Purchase a new strap and attach the complimentary buckle per the instructions below:

**Fulgte der et ekstra spænde med dit smartwatch?**
Køb en ny rem og fastgør det ekstra spænde til dette, som vist nedenfor:

**Is uw horloge geleverd met een extra sluiting?**
U kunt een nieuw horlogebandje kopen en de extra sluiting monteren zoals hieronder aangegeven:

**Kom din smartwatch med ett extra spänne?**
Köp en ny rem och fäst grattispännet vid det enligt anvisningarna nedan:

**Kom smartklokken med en ekstra spenne?**
Kjøp en ny stroppe og fest den medfølgende spennen ifølge anvisningene under:

**Wurde Ihre Uhr mit einer Ersatzschnalle geliefert?**
Kaufen Sie ein neues Armband und bringen die kostenlose Schnalle gemäß der unten beschriebenen Anleitung an:

**Avez-vous reçu une boucle supplémentaire avec votre smartwatch?**

**您的智能手表是否配有备用带扣？**
购买一条新的表带并按照下列提示连接卡扣：

**您的智能手錶是否有額外的帶扣？**
購買一條新錶帶，並按照下面的說明系上免費贈送的帶扣。

**스마트시계를 구매할 때 여분의 버클도 함께 받으셨습니까?**
새로운 스트랩을 구매하셔서 아래의 설명에 따라 무료 버클을 부착시키세요:

**นาฬิกาอัจฉริยะของคุณมาพร้อมกับข้อมือเพิ่มเติ่มหรือไม่?**
ซื้อสายใหม่แล้วติดตั้งข้อมือตามคำแนะนำด้านล่าง:

**Dostali jste spolu s hodinkami další sponu?**
Kupte si nový pásek a připevněte sponu dle níže uvedených pokynů:

**Đồng hồ thông minh của bạn có thêm khóa?**
Hãy mua một dây mới và gắn khóa bổ sung theo hướng dẫn dưới đây:

**В комплект смарт-часов входила дополнительная застежка?**
Приобретите новый ремешок и прикрепите дополнительную застежку согласно инструкциям ниже:

**Járt az okosórájához egy további óracsat?**
Vásároljon egy új szíjat és csatlakoztassa rá az ajándékcsatot az alábbiakban látható utasításoknak megfelelően:

# MICHAEL KORS ACCESS

## Quick Start Guide

Visit **www.michaelkors.com/access/support** for additional information.



